

Nectar Lifesciences Ltd.



Ref. No.: **NLL/CS/2022-159**

August 15, 2022

National Stock Exchange of India Limited
Listing Department,
Exchange Plaza, Bandra Kurla Complex,
Bandra (E), Mumbai 400 051
Symbol: NECLIFE

BSE Limited
Corporate Relationship Department,
P J Towers, Dalal Street,
Mumbai 400 001
Scrip Code: 532649

Sub: Publication of Financial Results

Sir's,

We are furnishing herewith newspaper copy of Publication of Financial Results of the Company for the quarter ended on June 30, 2022, which have been published in the following newspapers:

1. Business Standard (English-all editions) dated 15.08.2022 - circulating in the whole or substantially the whole of India.
2. Desh Sewak (Punjabi) dated 15.08.2022 being published in language of the region where the registered office of the Company is situated.

This is for your information and record please.

Yours Sincerely,

For **Nectar Lifesciences Limited**

(Anubha)

Company Secretary & Compliance Officer

Encl: a.a.

Neclife NECTAR LIFESCENCES LIMITED
 Regd. Office: Vill. Saidpura, Tehsil Derabassi, Distt. S.A.S. Nagar (Mohali), Punjab -140507,
 CIN: L24232PB1995PLC016664
 Tel. +91-17 82-53 2001, Fax +91-17 82-53 1833, Email : cs@neclife.com, Website : www.neclife.com
 Extract of Results for the Quarter ended 30.06.2022 (Rs in Lacs)

Sr. No.	Particulars	Standalone			Consolidated		
		30/6/2022	30/6/2021	31/3/2022	30/6/2022	30/6/2021	31/3/2022
		Quarter ended	Year ended	Quarter ended	Year ended	Quarter ended	Year ended
1	Total Income from Operations	46,584.24	44,440.40	192,494.73	46,584.24	44,500.44	192,564.78
2	Net Profit / (Loss) for the period (before Tax; Exceptional and/or Extraordinary items)	614.81	76.36	3,435.33	611.10	48.91	3,408.05
3	Net Profit / (Loss) for the period before tax (after Exceptional and/or Extraordinary items)	614.81	76.36	3,435.33	611.10	48.91	3,408.05
4	Net Profit / (Loss) for the period after tax (after Exceptional and/or Extraordinary items)	393.65	206.85	2,531.95	389.94	179.40	2,504.67
5	Total Comprehensive Income for the period (Comprising Profit / (Loss) for the period (after tax) and other Comprehensive Income (after tax))	393.65	206.85	2,531.95	392.36	179.88	2,587.54
6	Equity Share Capital	2,242.61	2,242.61	2,242.61	2,242.61	2,242.61	2,242.61
7	Reserves (excluding Revaluation Reserve) as shown in the Audited Balance Sheet of the previous year			106,443.73			106,547.90
8	Earnings Per Share (of Rs. 1/- each) (for continuing and discontinued operations):						
	1. Basic:	0.18	0.09	1.13	0.17	0.08	1.12
	2. Diluted:	0.18	0.09	1.13	0.17	0.08	1.12

Note: The above is an extract of the detailed format of Quarterly ended Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Standalone and Consolidated Financial Results are available on the Company's website i.e. https://www.neclife.com/about-3-1 and on the website of the Stock Exchanges at www.bseindia.com and www.nseindia.com.

Dated: 13-08-2022
 Place: Chandigarh

By Order of the Board of Directors
 Nectar Lifescences Limited
 (Sanjiv Goyal)
 Chairman & Managing Director

Aadhar Housing Finance Ltd.
 Corporate Office: Unit No. 802, Natraj Rustumjee, Western Express Highway and M.V. Road, Andheri (East), Mumbai - 400069.
 Amritsar Branch: 6TH Floor, Burj Punjab, S.C.O - 9, Distt. Shopping Complex, Ranjeet Avenue, Amritsar - 143001, (PB).
 Rohtak Branch: Pura Kala Tower, SCO No.35, 2nd Flr, Appu Ghar Shopping Complex, Delhi Road, Rohtak-124001, Haryana

APPENDIX IV POSSESSION NOTICE (for immovable property)

Whereas, the undersigned being the Authorized Officer of Aadhar Housing Finance Limited (AHFL) under the Securitisation and Reconstruction of Financial Assets and Enforcement of Security Interest Act 2002 and in exercise of powers conferred under section 13(12) read with Rule 3 of the Security Interest (Enforcement) Rules 2002, Demand Notice(s) issued by the Authorised Officer of the company to the Borrower(s) / Guarantor(s) mentioned herein below to repay the amount mentioned in the notice within 60 days from the date of receipt of the said notice. The borrower having failed to repay the amount, notice is hereby given to the Borrower(s) / Guarantor(s) and the public in general that the undersigned has taken possession of the property described herein below in exercise of powers conferred on him under Sub-Section (4) of the Section 13 of the said Act read with Rule 8 of the Security Interest Enforcement rules, 2002. The Borrower's attention is invited to provisions of sub section (8) of section 13 of the Act, in respect of time available, to redeem the secured assets. The borrower in particular and the public in general are hereby cautioned not to deal with the property and any dealings with the property will be subject to the charge of AHFL for an amount as mentioned herein under with interest thereon.

Sr. No.	Name of the Borrower(s) / Co-Borrower(s) (Name of the Branch)	Description of Secured Asset (Immovable Property)	Demand Notice Date & Amount	Date of Possession
1	(Combine LC No. 0990000139/0990000443 Amritsar Branch) Sonu (Borrower), Mena Devi (Co-borrower)	All that part & parcel of the property Bearing, 4318243 23 1 MIN 21 2nd Quarter Near Jadhav Karyana Store Near Karishma Mandir Naraingarh Chheharta, Amritsar, PUNJAB-143106 Boundaries: East : Ownership of Others, West: Gali 10 Feet Wide, North: Plot Ownership of Vasudev, South: Ownership of others	13-05-2022 & ₹ 6,24,479/- & ₹ 78,749/-	10-08-2022
2	(Combine LC No.10300000033/Rohtak Branch) Rupal Devi (Borrower), Late Satyawan Kumar (Represented Through Legal Heir) (Co-Borrower)	All that part & parcel of the property Bearing, Killa No 20 24 2 House No 2958 31 Rajiv Nagar Mouza Kanh Eli Near PGI Govt Cold Storage, Rohtak, Haryana, 124001 Boundaries: East : Open Plot Of Other, West: Plot Of Lal Chand, North: Rasta 15 Feet, South: Rasta 18 Feet	13-05-2022 & ₹ 9,63,939/-	10-08-2022

Place : Amritsar/Rohtak
 Date : 15-08-2022

Authorised Officer
 Aadhar Housing Finance Limited

STURDY INDUSTRIES LIMITED
 Registered Office: Village Bhatoli Khurd, Baddi, Nalagarh Solan, Himachal Pradesh-173205 CIN: L25209HP1989PLC009557
 Website: www.sturdyindustries.com Email Id: legalsturdy@gmail.com

Extract of Unaudited Financial Results (Provisional) for the quarter ended 30.06.2022

Sr. No.	Particulars	Quarter ended		
		(Unaudited) Reviewed	(Unaudited) Reviewed	(Unaudited) Reviewed
		30/06/22	31/03/2022	30/06/2021
1.	Total income from operations (Net)	2.47	1.49	3.21
2.	Net Profit / (Loss) for the period (before Tax, Exceptional and/or Extraordinary items)	-2.16	-6.69	-1.56
3.	Net Profit / (Loss) for the period before tax (after Exceptional and/or Extraordinary items)	-2.16	-6.69	-1.56
4.	Net Profit / (Loss) for the period after tax (after Exceptional and/or Extraordinary items)	-2.16	-1.75	-1.66
5.	Total Comprehensive Income for the period (Comprising Profit / (Loss) for the period (after tax) and Other Comprehensive Income (after tax))	-2.19	-1.72	-1.6
6.	Equity Share Capital			30.25
7.	Reserves (excluding Revaluation Reserve) as shown in the Audited Balance Sheet of the previous year	-231.53	-224.92	30.25
8.	Earning per share (before extraordinary items) of Rs. 2/- each) Basic & Diluted	-	-0.4	-
9.	Earning per share (after extraordinary items) of Rs. 2/- each) Basic & Diluted	-	-0.4	-

Note:-
 1. The standalone Financial Results of the company for the quarter ended on 30/06/2022 have been reviewed by the Audit Committee and approved by Board of Directors at their respective meetings held on 13/08/2022 and the Limited Review has been carried out on same by Auditors. These Reports do not have any impact of these Results which needs to be explained.
 2. As the Company's Business Activity falls within the single primary business segment, the disclosure requirement of Accounting Standard (IND AS 108) on Operating Segment is not applicable on the Company.
 3. Previous Year figures have been regrouped and rearranged wherever necessary, to make it comparable.
 4. Status of Complaints: In Beginning and Closing of Quarter is Nil since no complaints received during the quarter.
 5. The code on Social Security 2020 (Code) relating to employee benefits during employment and post employment benefits, received presidential assent in September 2020. The code has been published in the gazette of India, however, the date from which the code will come into effect has not been notified. The Company will assess the impact of the code when it comes into effect and will record any related impact in the period the Code becomes effective.
 6. Provision for bad and doubtful to the tune of Rs. 53 Crores has been made during the year.
 7. Since the bank has categorised the account of the company as NPA (Sub-Standard Asset) on 30/09/2022, the company has not booking the interest expenses for the quarter ending 30/06/2022 in the books.

For and on behalf of Board
 Sd/-
 Ramesh Gupta
 Place: Parwanoo
 Date: 14/08/2022
 Whole Time Director (DIN: 00161353)

HIMACHAL FIBRES LIMITED
 CIN: L17119HP1980PLC031020
 Regd. Office: Plot No. 43-44, Industrial Area, Barotiwala - 174103, Distt Solan (H.P.)
 Corporate Office: 8-L, Model Town, Backside Hotel Chevron, Ludhiana-141002, (Pb.)
 Website: www.himachalfibre.com, E-mail: hfl.corporate@gmail.com

Extract of Un-Audited Financial Results for the Quarter ended on 30th June 2022
 (₹ in lacs except per share data)

Sr. No.	Particulars	Quarter Ended	Quarter Ended	Quarter Ended	Year Ended
		(30.06.2022)	(31.03.2022)	(30.06.2021)	(31.03.2022)
		(Un-Audited)	(Audited)	(Un-Audited)	(Audited)
1	Total Revenue from operations (net)	799.80	673.71	605.15	2,850.24
2	Net Profit / (Loss) for the period (before Tax, Exceptional and/or Extraordinary items)	15.25	-101.71	-242.64	-720.41
3	Net Profit / (Loss) for the period before Tax (After Exceptional and/or Extraordinary items)	15.25	-101.71	-242.64	-720.41
4	Net Profit / (Loss) for the period after Tax (After Exceptional and/or Extraordinary items)	22.69	-81.17	-237.12	-687.10
5	Total comprehensive Income for the period (Comprising Profit / (Loss) for the period (after Tax) and other Comprehensive Income (after Tax))	25.74	-72.75	-233.33	-667.30
6	Equity Share Capital (Face Value of Rs. 1/- each)	862.50	862.50	862.50	862.50
7	Earnings Per Share (of ₹ 1/- each) (for continuing and discontinued operations):				
	(a) Basic	0.03	-0.09	-0.27	-0.80
	(b) Diluted	0.03	-0.09	-0.27	-0.80

Note:
 1. The above financial results for the quarter ended 30th June, 2022 have been reviewed by the Audit Committee and approved by the Board of Directors at their respective meetings held on 13th August, 2022.
 2. The financial results have been prepared in accordance with Indian Accounting Standards ("Ind AS") prescribed under section 133 of the Companies Act, 2013 read with relevant rules thereunder and SEBI's circular no. CIR/CFD/FAC/62/2016 dated July 5, 2016 as amended from time to time.
 3. No Segment Reporting is required because company has not more than one business segment as per Ind AS 108 'Operating Segments'.
 4. Previous period figures have been regrouped/reclassified, wherever necessary, to conform with the current period classification/presentation.

The above is an extract of the detailed format of Quarterly/Yearly Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Quarterly/Yearly Financial Results are available on the Stock Exchange website www.bseindia.com and on company's website www.himachalfibre.com.

For Himachal Fibres Limited
 Sd/-
 Gian Chand Thakur
 Whole-Time Director
 DIN: 07006447
 Date: 13.08.2022
 Place: Ludhiana

ROOTS MULTICLEAN LIMITED
 (CIN U36999TN1992PLC003662)
 Registered office: R K G Industrial Estate, Ganapathy, Coimbatore - 641006

NOTICE

Dear Shareholders,
 Sub: 1. Reminder to claim the dividends and shares remaining unpaid/unclaimed.
 2. Transfer of unclaimed equity shares of the company to the Investor Education and Protection Fund (IETF) Account.

In accordance with the Investor Education and Protection Fund (Accounting, Audit, Transfer and Refund) Rules, 2016 notified by the Ministry of Corporate Affairs (MCA), Government of India effective from September 2016, all the shares in respect of which the dividend has not been claimed / paid for seven consecutive years or more are liable to be transferred to the IETF account as per IETF rules.

The shareholders are requested to note that all shares in respect of which the dividend has not been claimed / paid for seven consecutive years or more and relevant shares upto 2013-2014 have already been transferred by the Company in the name of IETF account as per IETF rules.

The shareholders who have not claimed their dividends for seven consecutive years or more from upto 2014-2015 and their relevant shares are now liable to be transferred to the IETF account as per the said rules. Please note that the due date for claiming dividend for financial year 2014-2015 is 04.11.2022. All concerned shareholders are requested to make an application to the Company or Company's Registrar and Transfer Agent preferably by 20.10.2022 with a request for claiming unclaimed dividend for the Financial Year 2014-2015 and onwards to enable processing of claims before the due date.

The statement containing the details name, address, folio number / demat account and number of shares liable to transfer to IETF account is made available in the company's website www.rootsmulticlean.com for necessary action by the shareholders.

The concerned shareholders holding shares in physical form and whose share are liable to be transferred to IETF account, may note that the company would be issuing duplicate share certificate in lieu of original share certificate held by them for the purpose of transfer of shares to the IETF account as per the rules and upon such issue, the original certificate which are registered in the name will stand automatically cancelled and be deemed non-negotiable. In case, the company does not receive any valid communication from the concerned shareholders on or before the due date, the company shall transfer Equity shares to the IETF account as per the rules without any further notice to the shareholders.

The shareholders may note that they can claim back both the unclaimed dividend and the shares including all benefits accruing on such shares, if any by making separate application to the IETF Authority, in the prescribed Form IETF-5, as stipulated under the said Rules and the same is available at IETF website i.e. www.ietf.gov.in

Please feel free to contact the Company's K D C Consultants Limited, in case you have any queries at their following address/email telephone number:

Contact details of the Company	Contact Details of the Registrar and Transfer Agent
Roots MultiClean Limited CIN : U36999TN1992PLC003662 R.K.G. Industrial Estate, Ganapathy, Coimbatore - 641 006 Phone : +91 422 4330330 Fax : +91 422 2532107 E-mail : karthikn@roots.co.in Web : www.rootsmulticlean.com	S.K.D.C. Consultants Limited CIN: U74140TN1998PLC008301 Surya 35, Mayflower Avenue, Behind Senthil Nagar, Sowripalayam Road, Coimbatore - 641028, Tamilnadu, India. Phone: +91 422 4558995, 2533035/ 636 Fax: +91 422 2539837 Email: info@skdc-consultants.com Web: www.skdc-consultants.com

Place: Coimbatore
 Date: 12-08-2022

Asst. General Manager - Finance & Secretariat
 Deputy Nodal Officer

POONAWALLA HOUSING FINANCE LIMITED
 (FORMERLY KNOWN AS MAGMA HOUSING FINANCE LTD.)
 REGISTERED OFFICE: 602, 6TH FLOOR, ZERO ONE IT PARK, SR. NO. 79/1, GHORPADI, MUNDHWA ROAD, PUNE - 411036

APPENDIX IV [SEE RULE 8(1)] POSSESSION NOTICE (FOR IMMOVABLE PROPERTY)

Whereas, the undersigned being the Authorised Officer of Poonawalla Housing Finance Limited (Formerly known as Magma Housing Finance Limited) of the above Corporate/Registrar office under the Securitisation and Reconstruction of Financial Assets and Enforcement of Security Interest Act, 2002 (hereinafter referred as the "said Act") and in exercise of the powers conferred under Section 13(12) of the said Act read with Rule 3 of the Security Interest (Enforcement) Rules 2002, issued a demand notice below dated calling upon the below Borrowers to repay the amount mentioned in the notice within 60 days from the date of receipt of the said notice.

The borrowers having failed to repay the amount, notice is hereby given to the borrowers and the public in general that the undersigned has taken possession of the property described herein below in exercise of powers conferred on him/her under Section 13 (4) of the said Act read with Rule 8 of the said rules of the Security Interest Enforcement Rules 2002 on the date mentioned hereinbelow.

The borrowers in particular and the public in general are hereby cautioned not to deal with the property and any dealings with the property will be subject to the charge of Poonawalla Housing Finance Limited (Formerly known as Magma Housing Finance Limited) the amount and interest thereon.

The borrower's attention is invited to provisions of sub-section (8) of section 13 of the Act, in respect of time available, to redeem the secured assets. Details of Property taken in possession are herein below:

Sr. No.	Name of Borrowers	Description of Property	Possession taken Date	Date of statutory Demand Notice	Amount in Demand Notice (Rs.)
01	SANT RAM, RAMESH KUMAR, PREM BAI,	ALL THAT PIECE AND PARCEL OF MORTGAGED PROPERTY OF LAND MEASURING 22' X 60' I.E. 00 KANALS 05 MARLAS, WHICH IS 5/814 SHARE OF LAND MEASURING 40 KANALS 14 MARLAS, COMPRISED IN KHASRA NO. 1992, KHEWAT/KHATUANI NO. 76/367, AS PER JAMABANDI FOR THE YEAR 2012-2013, SITUATED AT WITHIN THE REVENUE LIMITS OF NAI DABWALI, TEHSIL DABWALI, DISTRICT SIRSAS AND HAVING BOUNDARIES AS UNDER EAST: GIROHARI LAL; WEST: PURAN CHAND; NORTH: STREET; SOUTH: GANESH KUMAR	09.08.2022	23.04.2022	Loan No. HM/0040/H/17/100057 Rs. 5,07,062.45 (Rupees Five Lakh Seven Thousand Sixty Two Paise Forty Five only) payable as on 23.04.2022 along with interest @ 14.80% p.a. till the realization
02	RISHI MARKANDAY, YOGITA GAUR, BHARAT NARESH, SHAKTI DARPAN, MARKANDAY GLASS WORKS	ALL THAT PIECE AND PARCEL OF MORTGAGED PROPERTY SITUATED AT HOUSE NO. 126 WARD NO. 10, OLD NUMBER 1160, WARD NO. 4, MOHALLA DHOSIYAN, ASABDI NARAINGARH, BOUNDED AND BUTTED AS NORTH BHUJA 29 FEET HOUSE OF SURINDER JAIN +18'6" HOUSE OF RAM CHANDER AND DR. MEHAR CHAND +9'3" BRAHMAN DHARMSHALA, SOUTH BHUJA 18'6" HOUSE OF MOHAN LAL +12 FEET GALI SAREAM +3FEET +18 FEET HOUSE OF YOGINDER MOHAN AND ESAT BHUJA 15'4" BRAHMAN DHARMSHALA +10 FEET SHOP BURI MOHAN +22FEET HOUSE YOGINDER MOHAN AND WEST BHUJA 12'4" HOUSE OF SURINDER JAIN +30'3"HOUSE OF MOHAN LAL +8'6" HOUSE OF MOHAN LAL, TOTAL RAQUBA 1623 SQ FEET I.E. 180.35 SQ. YARDS.	12.08.2022	23.05.2022	Loan No. HM/0030/H/14/100014 Rs. 20,33,379.1 (Rupees Twenty Lakh Thirty Three Thousand Three Hundred Seventy Nine Paise Ten only) payable as on 23.05.2022 along with interest @ 15.30% p.a. till the realization
03	GOVIND RAM, HANUMAN PRASAD, PREMLATA, PRAHLAD, LAXMI DEVI AND REKHA	ALL THAT PIECE AND PARCEL OF MORTGAGED PROPERTY OF UNIT NO. 2850, PROPERTY TAX ID NO. W10/275, GALI NO. 10/27, MAMERA ROAD, ELLENABAD, SIRSAS PIN 125102	12.08.2022	30.08.2021	Loan No. HM/0138/H/16/100017 Rs. 2,62,479/- (Rupees Two Lakh Sixty Two Thousand Four Hundred Seventy Nine only) payable as on 30.08.2021 along with interest @ 14.80% p.a. till the realization

Place: Haryana
 Dated: 15.08.2022

Authorised Officer
 Poonawalla Housing Finance Limited
 (Formerly known as Magma Housing Finance Limited)
 (Signature)

UNIROYAL INDUSTRIES LTD.
 Regd. & Corporate Office : 365, Phase-II, Indl. Estate, Panchkula- 134113
 Ph.No. :2593592, 5066531-33 Fax : 0172-2591937. (CIN : L18101HR1993PLC033167)

EXTRACT OF CONSOLIDATED/STANDALONE UN AUDITED FINANCIAL RESULTS FOR THE QUARTER ENDED 30TH JUNE, 2022

Sr. No.	CONSOLIDATED					Particulars	STANDALONE (Rs. in lakhs)				
	Quarter Ended		Year Ended				Quarter Ended		Year Ended		
	30-Jun-22 Unaudited	30-Jun-21 Unaudited	31-Mar-22 Unaudited	30-Jun-22 Unaudited	31-Mar-22 Audited		30-Jun-22 Unaudited	30-Jun-21 Unaudited	31-Mar-22 Unaudited	30-Jun-22 Unaudited	31-Mar-22 Audited
1.	2901.03	1,964.81	2,964.25	2,901.03	9,927.30	Total Income from Operations (Net)	522.46	489.22	636.86	522.46	2130.90
2.	31.18	9.70	97.63	31.18	253.90	Profit / (Loss) for the period (before Tax, Exceptional and / or Extraordinary items)	(5.25)	36.35	71.49	(5.25)	160.55
3.	31.18	9.70	97.63	31.18	253.90	Net Profit / (Loss) for the period before tax (after Exceptional and / or Extraordinary items)	(5.25)	36.35	71.49	(5.25)	160.55
4.	31.18	9.68	62.06	31.18	214.47	Net Profit / (Loss) for the period after Tax (after Exceptional and / or Extraordinary items)	(5.25)	36.33	57.46	(5.25)	145.62
5.	37.37	4.17	61.80	37.37	210.70	Total Comprehensive Income for the period (Comprising Profit / (Loss) for the period (after tax) and other Comprehensive Income (after tax))	0.94	30.82	57.20	0.94	141.85
6.	826.67	826.87	826.87	826.67	826.87	Equity Share Capital	826.87	826.87	826.87	826.87	826.87
7.				1,110.09		Reserves (excluding Revaluation Reserve) as shown in the Audited Balance Sheet of the previous year.	-	-	-	-	916.99
8.	0.45	0.05	0.75	0.45	2.55	Earning in Rupee per share (of Rs. 10/- each) for continuing and discontinued operations)					
	0.45	0.05	0.75	0.45	2.55	(1) Basic (in Rupees)	0.01	0.37	0.69	0.01	1.72
						(2) Diluted (in Rupees)	0.01	0.37	0.69	0.01	1.72

NOTES:
 1. The above Consolidated/Standalone un audited financial results for the quarter ended 30th June, 2022 has been reviewed by the Audit Committee and there after approved and taken on record by the Board of Directors at their meeting held on 13th August, 2022. The Statutory Auditors of the company has carried out Limited Review of the above standalone and consolidated financial results for the quarter ended 30th June, 2022 pursuant to regulation 33 of SEBI SEBI (Listing obligations & disclosure requirements) regulations, 2015.
 2. The un audited financial results consolidated for the quarter ended 30th June, 2022 includes results of 100% subsidiary (i.e. AM Textiles and Knitweaves Limited).
 3. The Financial Results of the company have been prepared in accordance with Indian Accounting Standard ("IND AS") notified under the Companies ("Indian Accounting Standards") (Amendment) Rules, 2015 as amended by the Companies (Indian Accounting Standards) (Amendment) Rules, 2016. These Financial Results have been prepared in accordance with the recognition & measurements principles in IND AS 34 interim Financial Reporting prescribed under section 133 of the Companies Act, 2013 read with Rules issued thereunder & the other accounting principles generally accepted.
 4. The above is an extract of the detailed format of quarterly/yearly financial results filed with the stock exchanges under Regulation 33 of SEBI (Listing and other Disclosure Requirement) Regulations 2015. The full format of the quarterly financial results are available on the stock exchange website at www.bseindia.com and also on the company's website at www.uniroyalgroup.com.

Place : Panchkula
 Dated : 13th August, 2022

For GOPAL BHARGAWA & CO.
 Chartered Accountants
 (Gopal Bhargawa) Proprietor
 Membership No. 531619
 Firm Registration No. 026816N

For Uniroyal Industries Ltd.
 (Akhil Mahajan) Executive Director
 DIN : 00007598
 As per our attached report of even date

